

June 19, 2020

The Manager, Listing Department The National Stock Exchange of India Ltd. Exchange Plaza, Bandra Kurla Complex, Bandra (E), Mumbai - 400 051

NSE Symbol : PANACEABIO

BSE Limited Corporate Relationship Department, Phiroze Jeejeebhoy Towers, Dalal Street, Mumbai - 400 001

BSE Scrip Code: 531349

Reg.: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam,

In continuation to our letter dated June 17, 2020 intimating the date of proposed Board Meeting scheduled to be held on June 29, 2020, for approving the Standalone and Consolidated Audited Financial Results for the Quarter / Financial Year ended March 31, 2020 and pursuant to Regulation 47 of SEBI (Listing Obligations and Disclosure Requirements) Regulations, 2015, please find enclosed herewith newspaper copies of the notice of Board Meeting published in the following newspapers on June 19, 2020:-

- Business Standard (English);
- Desh Sewak (Punjabi)

This is for your kind information and record please.

Thanking you,

Sincerely yours,

For Panacea Biotec Ltd.

Vinod Goel

Group CFO and Head Legal & Company Secretary

Covid wiped out 22% of India Inc's profit: ICRA

Mumbai, 18 June

Financials of Indian companies saw a sharp decline in the March quarter — both on sequential and year-on-year (YoY) basis due to the Covid-19 pandemic.

An ICRA results analysis of 184 companies, excluding financial sector entities, indicates 22 per cent fall YoY in net profit in the March quarter. The March quarter performance also dented 2019-20 (FY20) bottom line, which fell 12 per cent over the year-ago quarter. While aggregate revenues

were down 2.9 per cent YoY, the impact on margins was higher. While margins contracted 30 basis points (bps) on YoY basis, they fell sharp by 120 bps on sequential basis to 16.8 per cent. Profitability was impacted adversely due to subdued demand, tepid realisations in commodity sectors, and negative operating leverage. Pre-tax profit margins fell to multi-

expected to be even more pronounced in the June quarter.

Commenting on India Inc's performance. Shamsher Dewan, vice-president-corporate sector ratings, ICRA, said the fourth quarter (Q4) results were significantly impacted by consumer- and commoditylinked sectors. Despite some uptick in the initial months of the last quarter, major consumer-oriented sectors, such as fast-moving consumer goods, consumer durables, and auto original equipment manufacturers and ancillaries, reported either a decline or marginal growth in sales volumes, weighed down by subdued consumer sentiment and increased wariness.

Tepid realisations, driven by softening commodity prices (in line with global trends), coupled with subdued volumes in light of the pandemic outbreak and macroeconomic slow-

quarter lows of 7.1 per cent. The down, resulted in revenue conimpact of the lockdown is traction for major commodity sectors, including oil and gas entities, metals and mining, and iron and steel, said Dewan.

The ICRA study indicated the weakening of the interest coverage ratio to 3x in Q4FY20, from 3.5x in the December quarter, and 3.6x in Q4 of 2018-19 due to fall in earnings. Interest costs increased 13 per cent in the vear-ago period on account of higher debt levels and IndAS 116 accounting adjustments related to lease rentals.

com, and construction saw significant increase in interest costs on YoY basis on account of the same. At the same time, the earnings before interest, tax, depreciation, and amortisation contracted due to negative operating leverage. Interest cover in select stressed sectors, such as power and real estate, slipped below 1x, highlighting serious credit concerns.

Sectors such as airline, tele-

India's pandemic fiscal cost lowest among major nations: Report

ARUP ROYCHOUDHURY New Delhi, 18 June

The actual fiscal cost of the Centre's ₹21-trillion 'Atmanirbhar Bharat' Covid-19 package was lowest among 20 major nations, said a recent research report by Motilal

"The true fiscal stimulus in FY21 (fiscal year 2020-21), as per our estimates, amounted to only around ₹2.5 trillion or 1.3 per cent of gross domestic product (GDP). The bulk of the fiscal support constituted loan guarantees and non-budgetary measures," the report said.

Business Standard's own calculations suggest that the Centre's fiscal impact amounts to around ₹2.28 trillion, or around 1.2 per cent of GDP. This includes tax revenue foregone, outlay towards free food distribution and cash handouts, increase in NREGA, interest subvention,

increase in viability gap funding for social infrastructure, and initial support from the centre's coffers to kickstart some of the liquidity and credit measures announced by Finance Minister Nirmala Sitharaman.

Additionally, not all of this amount will necessarily be borne in the fiscal year 2020-21. A portion of the total fiscal burden, especially on the rural sector and agriculture-related announcements, will come out of the centre's budget over the next two-five years.

Motilal Oswal, it its report last week, said that this feature was not unique to India.


"Although the support packages in some developing economies, such as Thailand, Brazil, South Africa, and Malaysia cost 12-17 per cent of GDP, the actual fiscal stimulus is under 5 per cent of GDP for all. This is true for some developed economies as well."

Description of Immovable Property

Land & Building situated at patta no. 16, book no. 9, Village-Kaniya, Teh. Hurda, Distt.- Bhilwara in the name of Mrs.

Madina W/o Sh. Mubarik Hussain. Admeasuring Area





& EMD and

Bid Increase amou

Rs. 10,000/-

(Each Bid)

Branch: Baral, Aimer Ph:- 8094015488

Last date & time

of EMD Deposit

20.07.2020

KYC Documents

21.07.2020

to 1.00 PM

Source: Motilal Oswal

⊒ Fullerton ⊒ India

Fullerton India Credit Company Ltd.

Regd Office: 3rd Floor, 165 Megh Towers, PH Road, Maduravoyal, Chennai - 600095. Corporate Office: Floors 5 & 6, B Wing, Supreme Business Park, Supreme City, Powai, Mumbai - 400076. I CIN No: U65191TN1994PLC079235

PUBLIC NOTICE FOR CLOSURE OF BRANCH

This to inform that we are ceasing operations of the following branch for operational requirements with effect from 25-June-2020. Name of the Branch: Nehru Place, Delhi I Postal Address: Second floor, Flat No. 203, Sanchi Building, Nehru Place, New Delhi - 110019.

We have made alternate arrangement for the customers and others connected to this branch to be served by the below mentioned branch.

Name of the Branch: Connaught Place, Delhi I Postal Address: Third Floor, B - 45/47, Near PVR Plaza, Near to Rajiv Chowk Metro Station (Gate No -2), Connaught Place, New Delhi - 110001 I Tel No.: 011-42864600 & 011-42864500.

For Fullerton India Credit Company Ltd.
Authorized Signatory

SYSCHEM (INDIA) LIMITED Regd. Office : Village Bargodam, Tehsil Kaĺka, Distt. Panchkula (Haryana) Website : www.syschem.in CIN : L24219HR1993PLC032195 **NOTICE**

Notice is hereby given that pursuant to Regulation 29 of SEBI Listing Obligations and Disclosure Requirements) Regulations, 2015, the meeting of the Board of Directors of the Company which was to be held on Thursday, 18th June, 2020 at 4.00 P.M. is rescheduled to be held on Thursday, 25th June, 2020 at the Corporate Office of the Company to inter alia consider and take on record the Audited Financial Results of the Company for the quarter and year ended 31st March, 2020 By order of the Board

For Syschem (India) Limited Sd/- (SUNINDER VEER SINGH) Place: Chandigarh **Managing Director** DIN: 07693557

Panacea Biotec

Panacea Biotec Limited

CIN: L33117PB1984PLC022350 Corp. Office: B-1 Extn./G-3, Mohan Co-operative Indl. Estate, Mathura Road, New Delhi - 110044

NOTICE Notice is hereby given that pursuant to Regulation 47 of the SEBI (Listing Obligations and

Disclosure Requirements) Regulations, 2015 ("SEBI LODR Regulations"), a meeting of the Board of Directors of the Company is scheduled to be held on June 29, 2020 at New Delhi, inter-alia, to consider and approve the Standalone and Consolidated Audited Financial Results for the Quarter / Financial Year ended March 31, 2020.

Further, pursuant to the Code of Conduct of the Company under SEBI (Prohibition of Insider Trading) Regulations, 2015, the close period of the trading window of the Company for all Designated Persons of the Company and Material Subsidiaries of the Company which commenced from April 01, 2020 shall continue till July 01, 2020 and the trading window will re-open from July 02, 2020.

This intimation is also available on the website of BSE Limited (www.bseindia.com) and National Stock Exchange of India Limited (www.nseindia.com) where the Company's shares are listed and also available on the website of the Company

For Panacea Biotec Limited

Date: June 18, 2020

Vinod Goe Group CFO and Head Legal & Company Secretar

Commercial Feature

Account' through YONO

With an aim to provide convenient digital banking

services to citizens of India, SBI has re-launched

'SBI Insta Saving Bank Account' an Aadhaar-

based instant digital savings account, for

customers who would like to open an account

online through bank's integrated banking and

lifestyle platform - YONO. This new service will

offer complete paperless and instant digital

Regd. Office: Ambala-Chandigarh Highway, Lalru-140 501, Punjab Tel: +91 11 41679000 Fax: +91 11 41679070

SBI relaunches online 'Insta Saving Bank

POSSESSION NOTICE - (for immovable property) Rule 8-(1)

Email: baral@bankofbaroda.com

APPENDIX-IV-A E-AUCTION SALE NOTICE FOR SALE OF IMMOVABLE PROPERTIES

Notice is hereby given to the public in general and in particular to the Borrower/ Guarantor that the below described immovable propertic

nortgaged/charged to the Secured Creditor, the possession of which has been taken by the Authorised officer of Bank of Baroda, Secure

Creditor, will be sold on 'As is where is", 'As is what is", and "whatever there is" basis on 21.07.2020 for recovery of Rs. 5,31,743/- (Fiv. Lacs Thirty One Thousand Seven Hundred Forty Three Only) as on 28.05.2020 Plus further interest, cost & expenses due to the Secure Creditor from Borrower/Guarantor (1) Mrs. Maddina W/o Sh. Mubarik Hussain, (2) Mr. Mubarik Hussain (5) Sh. Meera Bux, (3) Mr. Meera Bux S/o Sh. Khaju Mohd., Add-Village-Kaniya, Teh. Hurda, Distt. - Bhilwara. Description of Properties, Reserve Price, Earnest Money and

of Property

19.07.2020

to 2.00 PM

For detailed terms and conditions of the sale contact Authorised Officer Mr. Aanand Prakash Verma, Mob. No. 9460112746 & please refe to the Bank of Baroda Website https://bob.auctiontiger.net, E-Bid training Process & bid Submission Contact Shri Tilak Maratha Mob. No. 6351896832, E-mail: rajasthan@auctiontiger.net, ilak@auctiontiger.net.

-Auction Sale Notice for Sale of immovable Assets under the Securitisation and Reconstruction of Financ Security Interest Act, 2002 read with proviso to Rule 8(6) of the Security Interest (Enforcement) Rules, 2002.

Whereas, the undersigned being the Authorized Officer of IIFL Home Finance Limited (Formerly known as India Infoline Housing Finance Ltd.) (IIIFL) under the Securitisation and Reconstruction of Financial Assand Enforcement of Security Interest Act 2002 and in exercise of powers conferred under section 13(12) read with Rule 3 of the Security Interest (Enforcement) Rules 2002, a Demand Notice was issued by the Authorised with Nulle 3 of the Security interest (Enforcement) Rules 2002, a Definant in voluce was issued by the Autonomous Officer of the company to the borrowers / co-borrowers mentioned herein below to repay the amount mentioned in the notice within 60 days from the date of receipt of the said notice. The borrower having failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him under Section 13(4) of the said Act read with Rule 8 of the said rules. The borrower in particular and the public in

general are hereby cautioned not to deal with the property and any dealings with the property will be subject to the charge of IIHFL for an amount as mentioned herein under with interest thereon.

"The borrower's attention is invited to provisions of sub-section (8) of section 13 of the Act, If the borrower clears the dues of the "IIHFL" together with all costs, charges and expenses incurred, at any time before the date fixed for sale or transfer, the secured assets shall not be sold or transferred by "IIHFL" and no further step shall be taken by "IIHFL" for transfer or sale of the secured assets

Name of the Borrower(s) JAIPUR BRANCH	Description of secured asset (immovable property)	Total Outstanding Dues (Rs.)	Date of Demand Notice	Date of Possession Notice	
1. Mr. Sunny Bansal 2. Mrs. Geetu Bansal (Prospect No. 872391)	All that piece and parcel of Flat No. 109, 2nd Floor, admeasuring 900 Sq. Ft., DLB ROYALS, Plot No. A-24, Gram Hathoj, Kalwar Road, Mangalam City, Jaipur Rajasthan	De		13/06/2020	
Tax for white a detaile places contest to Authorized Officer at Branch Office . III IFI Ambition Tower Diet No. D.					

For, further details please contact to Authorised Unicer at Branch Unice - IIITE, Annuluun Tower, Florino. D-46-B, Office No. 307 to 312, Malan Ka Chauraha, Agrasen Circle, Subhash Marg, C-Scheme, Jaipur, Rajasthan-302001 and /or Corporate Office: Plot No. 98, Phase-IV, Udyog Vihar, Gurgaon, Haryana. Sd/- Authorised Officer, For IIFL Home Finance Limited Place :- Jaipur Dated : 19.06.2020

TENDER CARE

New CGM at SBI. Jaipur Circle



Amitav Chatterjee has assumed the position of Chief General Manager as Rajasthan head of State Bank of India, Jaipur Circle. He took the State Bank of India, Jaipur Circle. He took the Charged from Ravendra Panday. Pandey is promoted to the position of Deputy Managing Director as bank's digital head and is going to Mumbai. Prior to this, Chatterjee was working as General Manager at Bangalore. He started nis banking service as Probationary Officer in 1990. In his 30 yearlong banking tenure, he

has served the bank in various challenging positions like Deputy The SBI Insta Saving Bank Account holders can have 24x7 banking ook charge of the State Bank of Jaipur Circle as the Chief of Rajasthan. During his 30-year long banking tenure, Chatterjee has set new standards and has successfully faced many challenging situations. He has witnessed the bank reach greater heights. Apart from banking, Chatterjee is particularly interested in art, literature and sports

Shelly Joseph appointed as SIB's

New Government Nominee Director of NHPC

access. SBI will also issue basic personalized RuPay ATM-cum-debit card

to all the new account holders of Insta Saving Bank Account. Rajnish

Kumar, Chairman, SBI said, "We are glad to re-launch SBI Insta Saving

Bank Account. This account has all the features that would provide our

potential customers a convenient, hassle-free and paperless banking



Officer, he has served as the Regional Head of South Indian Bank's offices in Kottayam, Chennai, Ernakulam and Bangalore. Shelly Joseph had also steered Bank's business growth in the Middle East while serving as General Manager for Hadi Express Exchange at UAE, whose management is supported by South Indian Bank. The appointment will enable Bank to focus on the key areas that propel growth and to chalk out new strategies for overall development

experience without visiting the bank branch"



Tanmay Kumar, IAS, Joint Secretary, Ministry of Power has been appointed as Government Nominee Director on the Board of NHPC Limited, with effect from 11th June 2020. Currently, as Joint Secretary in Ministry of Power, Gol, Kumar is looking after Transmission Sector, PGCIL POSOCO (Power System Operation Corporation Limited) and Grid Integration of Renewable Energy amongst other assignments. Kumar is a 1993 batch IAS officer of

Rajasthan cadre and is a B.Tech and M.Tech from the prestigious IIT, Delhi. Kumar has served in various capacities in Rajasthan Government for about 27 years. He was Collector and District-Magistrate of Bharatpur, Alwar and Kota continuously for more than 6 years. He then served in the Chief Minister's Office for 3 years in the first instance as Deputy Secretary, Special Secretary and then as Secretary to Chief Minister, Later, Kumar served as Principal Secretary to Chief Minister for 5 years (2013-2018) in the second instance. Tanmay Kumar has also served as Chairman, Rajasthan Renewable Energy Corporation Limited (RRECL) for 5 years. He has a rich and varied experience of the power sector, having worked with the Chief Minister, Rajasthan who was also the Energy Minister. Tanmay Kumar's appointment as a Government Nominee Director will be highly beneficial for NHPC as well as Hydro Sector in the Country.

Indian Bank Distributes Essential Commodities to the Tribal People in Tiruvallur Dist. AMID COVID 19 crisis

Devaraj D GM (CCD) and Zaphia Fareed Thottathikudiyil GM - I&C (Designate) (Inspection and Control) Indian Bank handed over the rice bags and other essential commodities to the tribal people of Medur & Avrivakkam villages in Ponneri Taluk, Tiruvallur District under its CSR activities. Indian Bank is the first organization to reach the tribal village for assistance. In Medur 86 families and Avrivakkam 220 families were benefited. The Villagers and Staff members, were present on the occasion

Golden opportunity to invest in IMT Sohna, Haryana

Haryana State Industrial and Infrastructure Development Corporation (HSIIDC) has invited online applications for allotment of a plot over approximately 180 acres of industrial land in IMT Sohna under Mega Project Category. The last date of submission of applications is June 30, 2020. While giving this information, an official spokesperson said that the reserve price of Rs.3.05 Crore per acre has been fixed for allotment of 180 acres plot in IMT Sohna. He said that the site is about 46.6 Km away from International Airport, New Delhi and approximately 30.8 Km away from Gurugram. The spokesperson said that the applications shall be filed online through Single Window Portal of the State Government at www.investharyana.in and shall be governed by rules and policies of HSIIDC. E-governance portal of HSIIDC www.hsiidcesewa.org.in/ can be visited to get more information related to the procedure of filling online applications for allotment and other terms and conditions & prospective investors can reach us through email id :contactus@hsiidc.org.in.

NMDC News

In certain sections of media it has been reported that Chhattisgarh Government on Thursday disallowed NMDC to carry out Iron Ore storage. loading in its Bailadila Mines at Dantewada District. Though there is no written communication from the State Government, however, it has been reported that NMDC has not obtained storage licenses for its Loading Plants. To clarify this, NMDC would like to bring the following facts: Loading Plants of NMDC are located on the land acquired by NMDC within its mining complexes. During the year 2013, Chhattisgarh State Govt. had issued a demand notice levying storage fee for the loading plants of the Iron Ore Mines of the NMDC Ltd as per provisions of Chhattisgarh Mineral (Mining, Transportation and Storage) Rules, 2009. Based on the demand notice issued by the State Government, NMDC paid the demand amount and afterwards filed a Writ Petition in the Hon'ble High Court at Bilaspur challenging the demand notice. After hearing both the parties, Hon'ble High Court held that demand notice issued by the Chhattisgarh State Government levying storage fee was without jurisdiction and directed the State Government to refund back the storage license fee collected from the NMDC. In compliance to the above order, State Government had adjusted the amount deposited by the NMDC against the royalty amount payable. Subsequently, State Government has filed a review petition on the order passed by the Hon'ble High Court and presently matter is subjudice. NMDC will place all the relevant facts and legal position before the State Government to resolve the issue amicably. NMDC is having a long association of more than 60 years with the people of Chhattisgarh and is committed to serve the State and its people in years to come. NMDC is carrying out mining operations lawfully and stands committed to follow all the applicable statutory provisions religiously.

POSSESSION NOTICE (for immovable property)Rule 8-(1)

Whereas, the undersigned being the Authorized Officer of IIFL Home Finance Limited (Formerly known as India Infoline Housing Financ Ltd.)(IIHFL) under the Securitisation and Reconstruction of Financial Assets and Enforcement of Security Interest Act 2002 and in exercise of powers conferred under section 13(12) read with Rule 3 of the Security Interest (Enforcement) Rules 2002, a Demand Notice was issued by the Authorised Officer of the company to the borrowers / co-borrowers mentioned herein below to repay the amount mentioned in the notice within 60 days from the date of receipt of the said notice. The borrower having failed to repay the amount notice is hereby given to the borrower and the public in general that the undersigned has taken possession of the property describe erein below in exercise of powers conferred on him under Section 13(4) of the said Act read with Rule 8 of the said rules. The borrow In particular and the public in general are hereby cautioned not to deal with the property and any dealings with the property will be subject to the charge of IIHFL for an amount as mentioned herein under with interest thereon. "The borrower's attention is invited to provisions of sub-section (8) of section 13 of the Act, If the borrower clears the dues of the "IIHFL" together with all costs, charges and xpenses incurred, at any time before the date fixed for sale or transfer, the secured assets shall not be sold or transferred by "IIHFL and no further step shall be taken by "IIHFL" for transfer or sale of the secured assets.

Name of the Borrower(s) Delhi Branch Sanjay Nagpal, Swadeshi	Description of Secured Asset (Immovable Property) All that piece and parcel of Property Bearing No.48, in Block No. A-2. land area measuring 167,445 Sq. Mtrs., along with		Date of Demand Notice	Date of Possession
Aluminium Company Private Limited and Mrs. Sonal Nagpal, Mr. Shyam Nagpal, Mr. Satpal Nagpal (Prospect No 802922 and 805091)	absolute rights in its roof/terrace upto sky & the land beneath the said property, situated at Paschim Vihar, New Delhi	Rs.	08/02/2020	13/06/2020
Mr. Bharat Bhushan and Mrs. Kiran and M/s Diksha Confectionery (Prospect No 804009 & 802734)	All that piece and parcel of House No. A-118, area measuring 55 sq. Yds, with roof and terrace rights, situated at Indira Nagar, Delhi-110033.		' '	13/06/2020
Mr. VINOD KUMAR and Mrs. Suman Devi, Mr. Prashant Kumar (Prospect No 878675)	All that piece and parcel of Plot No.15, area admeasuring 250 Sq. Yds., Or 209.02 Sq. Mtrs., Comprised On Khasra No. 252, Om Sai Enclave, Hadbast Gram, Roja Jalalpur, Pargana, Tehsil Dadri, Jila Gautam Buddha Nagar, Uttar Pradesh	Rs. 16,27,844/-	09/03/2020	13/06/2020

HSIIDC invites Expression of Interest (EOI) for development of an Industrial Model Township at village Khudana Distt. Mahendergarh, Haryana

HSIIDC, the nodal agency of Govt. of Haryana for Industrial & Infrastructure Development invites Expression of Interest (EOI) to assess the demand from the stakeholders such as Real Estate Developers / Industrialists / Entrepreneurs and Consultants / Consulting Firms who are interested in developing an Industrial Park / setting up projects at the proposed Industrial Model Township at Khudana, Distt. Mahendergarh, Haryana. This EOI is aimed at assessing the demand for development of an Industrial Model Township (IMT) at Khudana, District Mahendergarh. About 1000 acres of land is available in the revenue estate of villages Khudana / Dholi / Adalpur, District Mahendergarh for the proposed Project.

Based on the outcome of the EOI, HSIIDC shall decide its further course of action. This EOI may not be treated as an invitation of applications for allotment of plots/sites, But it is only for assessing the requirement of entrepreneurs. HSIIDC reserves the right to cancel, withdraw or amend this Expression of Interest (EOI) or any part thereof, without assigning any reason(s) thereof.

Interested stakeholders may download the format for Expression of Interest (EOI) from website of HSIIDC www.hsiidc.org.in. The inputs / Proposals / Suggestions may be submitted not later than 1500 hours on due date i.e. 15.07.2020 at the address given below: For any queries and clarification please contact at Email ID: ctp.hsiidc.hry@gmail.com



Regd.Office: C 13 & 14, Sector-6, Panchkula, (Haryana) Tel. No.: + 91 172 2590481-83; Fax No.: +91 172 2590474, Website: www.hsiidc.org.in, E-Mail: contactus@hsiidc.org.in, CIN: U29199HR1967SGC034545 | ♥ 🕜 (mdhsiidc

Results in 30 mins: Delhi starts rapid antigen tests PRESS TRUST OF INDIA

New Delhi, 18 June

The Delhi government commenced Covid-19 testing through rapid antigen methodology in and around containment zones of the city on Thursday.

A total of 341 teams were involved in the rapid-antigen testing that makes results available within 30 minutes, an official said. In a tweet, Deputy Chief Minister Manish Sisodia said, "7,040 people underwent rapid-antigen test at 193 centres across Delhi. Of this, 456 people have been found positive." He said those residing in containment zones are being tested in the initial phase. The Delhi Disaster Management Authority (DDMA) said a certificate will be issued to those tested at various centres, subject to clearance from the AIIMS and the Indian Council of Medical Research.

According to Union Minister G Kishan Reddy, the Centre plans to conduct six lakh rapid-antigen tests at these facilities.

Chief Minister Arvind Kejriwal tweeted, "Two important things happened today. have been reduced to ₹2,400 and rapid-antigen testing has started. I hope people won't face any problem in getting themselves tested now." At many centres, testing began as early as 9 am. People with mild symptoms or no symptoms at can get themselves tested, another official said. Those who came to get

themselves tested at a centre in Sunlight Colony in southeast Delhi said the entire process took only about an hour. The centre started operating at 10 am and by around 5 pm as many as 125 swab samples were collected, a healthcare worker said.

'Satyendar Jain's health improving'

Delhi Health Minister Satyendar Jain, who is in hospital for Covid-19 treatment. showed some improvement on Thursday but his fever has not yet subsided, senior officials said. The 55-year-old minister is getting oxygen support on and off as per requirement, they said.

Jain had tested positive for Covid-19 on Wednesday, a day after he was admitted to Rajiv Gandhi Super Speciality Hospital (RGSSH) here after running high-grade fever and suffering sudden drop in oxygen levels. "His fever is down a bit today. He was kept on oxygen supply for longer time today. But, his overall condition is improving," a senior official of the hospital said.

Sources in Delhi government on Wednesday said contact tracing of people who interacted with him in the last couple of days has started, and they will be quarantined as per the advice of doctors.

ਪਿੰਡ ਮਾਣੂੰਕੇ 'ਚ ਕਬੂਤਰਬਾਜ਼ੀ ਮੁਕਾਬਲੇ ਕਰਵਾਏ

ਕੌਸ਼ਲ ਮੱਲ੍ਹਾ ਜਗਰਾਉਂ, ਹਨੂਰ, 18 ਜੂਨ: ਧੰਨ-ਧੰਨ ਬਾਬਾ ਕਾਲਾ ਮਾਹਿਰ,ਸਮੂਹ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਮਾਣੂੰਕੇ ਕਲਬ ਅਤ ਨਗਰ ਪਚਾਇਤ ਮਾਣੂਕ ਵੱਲੋਂ ਪਿੰਡ ਮਾਣੂੰਕੇ ਵਿਖੇ 15 ਵੇਂ ਕਬੂਤਰ ਬਾਜੀ ਮੁਕਾਬਲੇ ਸਮਾਜਿਕ ਦੂਰੀ ਬਣਾਉਦਿਆ ਕਰਵਾਏ ਗਏ ਇਹ ਕਬੂਤਰ ਬਾਜੀ ਸਵੇਰੇ ਅੱਠ ਵਜੇ ਸ਼ੁਰੂ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਹਣਜੀਤ ਸਿੰਘ ਨੇ ਦੱਸਿਆ ਕਿ ਅੱਜਮ ਕਰਤਰ ਵਾਲੀ ਦੇ ਪਤਾਬੰਦ ਕਬੂਤਰ ਬਾਜੀ ਦੇ ਮੁਕਾਬਲਿਆ ਵਿਚ 79 ਕਬੂਤਰ ਬਾਜਾ ਨੇ ਭਾਗ ਗਿਆ ਜਿਨ੍ਹਾ ਵਿਚੋਂ ਗਿਆਰਾ ਕਬੂਤਰ

ਦ ਟ੍ਰਿਬਿਊਨ ਫਰੈਂਡਸ਼ ਕੋਂ-ਆਪ ਹਾਊਸ ਬਿਲਡਿੰਗ ਪਹਿਲੀ ਸੁਸਾਇਟੀ ਲਿਮ ਸ਼ੈਕਟਰ 50ਵੀ, ਚੋਵੀਗੜ੍ਹ

ਪਬਲਿਕ ਨੌਟਿਸ

भार सिठ्य केंद्रिय मिला भाग का प्राचक है हिंद्र मिला मिला माम कर है हैं हो मिला मिला है कि में दिन मे



ਤਬਦੀਲ ਕਰਨ ਸਬੰਧੀ। ਅਮ ਜਨ ਸਪਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤ ਦੇ ਦੇ ਕਿਵਾਰਡ ਮੁਤਾਬਕ ਇੰਡਸਟਰੀਅਨ ਪਲਾਟ ਨੰ. 26/6, ਫੁੱਸ 2, ਇੰਡਸਟਰੀਅਲ ਏਰੀਆ, ਚੰਡੀਗੜ੍ਹ (ਆਈਐਨਡੀਐੱਲ-1281) ਦਾ 100 ਫੀਸਦੀ ਹਿੱਸਾ ਮੈਸਰ ਇੰਡਸਟਨੇਰ ਪ੍ਰੈਸੇਸ਼ਕ (2 ਹਿੰਸਦਾਰ), ਸ੍ਰੀ ਗੁਰਦਿੰਤ ਸਿੰਘ ਅਤੇ ਸ੍ਰੀ ਗੁਮਾਰ ਗੁਪਤਾ ਦੇ ਨਾਂ ਹੈ।

एक 100 सीमारी जिंग जबसीन सींज डिल्ट थे। जून हो तेतु जम असे जिंग है पिसेवार धामर ते. 26/6, जा 1, हिमारतीलक होला, धीमोबार सी मार्थन क्रिक्ट के प्रतिकृतिक के प्रतिकृत के प्रतिकृति के स्वतिक क्रिक्ट के प्रतिकृति के प्रतिकृति के सींज क्रिक्ट के प्रतिकृति के प्रतिकृति के प्रतिकृति के सींक् प्रतिकृति के प्रतिकृति के प्रतिकृति के प्रतिकृति के सींक सींत किस बीच किसी 72 2004 के प्रतिकृति के प्रतिकृति के प्रतिकृति के क्रिक्ट के सी क्रिक्ट के प्रतिकृति के प्रति के प्रतिकृति के प्रति के प्रतिकृति के प्रतिकृति के प्रतिकृति के प्रतिकृति के प्रति

बात करहें बात हो बी हो। बात करहें बात ही बी हो। मंबर किए रिक्शादों हुँ पुर्धवाद मार्ग्यरण किरोबार के मंत्रप्रकार की स्वार्ध के पूर्व किए ती हैंग के प्रकार की होती हैं के किरोबार के बीच किए ती हैंग के पहाल की होती हैं के किरोबार के बीच की की के पहाल किए हों के किरोबार के बीच की की प्रकार मार्ग्यरण की किए पूर्वात किरोबार के दिख्य मार्ग्यरण करीं किए पूर्वात किरोबार के पूर्व कर बोरी स्थाप मंत्रिकर करती सार्थरण की की



ਦੁਪਹਿਰ ਦੋ ਵਜੇ ਤੱਕ ਉੱਤਰ ਆਏ ਮਾਣੰਕੇ ਅਤੇ ਸਮਹ ਪਿੰਡ ਵਾਸੀਆ ਦੁਪੀਹਰ ਦੇ ਵਜ ਤਕ ਯੂਤਰ ਆਏ ਅਤੇ ਬਾਕੀ ਦੇ ਕਬੂਤਰ ਉੱਡ ਰਹੇ ਸਨ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਇਹ ਕਬੂਤਰ ਦੇਰ ਸਾਮ ਸੱਤ ਵਜੇ ਤੱਕ ਉੱਡਦੇ ਰਹਿਣਗੇ ਅਤੇ ਜੇਤੂ ਕਬੂਤਰ ਬਾਜਾ ਨੂੰ ਵਿਸ਼ੇਸ਼ ਤੌਰ ਤੇ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾ

ਕੀਤ ਉਨ੍ਹਾ (. ਸਿੰਘ ਸਿੰਘ,ਡਾ:ਬਿੰਦਰ ਸਿੰਘ ਵਿਰਦੀ, ਸੀਰਾ ਸਿੰਘ ਪਨੂੰ, ਪਾਲ ਸਿੰਘ, ਵਿੱਕੀ ਸਿੰਘ, ਕਮਿੱਕਰ ਸਿੰਘ, ਸੋਨੀ ਸਿੰਘ, ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਉਨ੍ਹਾ ਗ੍ਰਾਮ ਪੰਚਾਇਤ ਬਿੰਦਰ ਸਿੰਘ, ਜਸਮੇਲ ਸਿੰਘ ਆਦਿ



ਸਨਮੁੱਖ ਸ਼੍ਰੀ ਮਨੀਸ਼ ਕੁਮਾਰ ਲੌਹਾਨ, ਐਚਸੀਐਸ ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ

ਸ੍ਰੀ ਚੰਤਨ ਕੋਸ਼ਿਲ ਦੇ ਨਾਂ ਤਖਦੀਲ ਕਰਨ ਸਥੰਧੀ। ਨਾਮ ਸਨ ਬਾਹਕਨ ਤੇ ਜਾਣੇ ਸਥਿੰਘ ਨੂੰ ਦੂਚਿਤ ਕੀਤਾ ਜਾਂਦਾ ਹੈ ਕਿ ਇਸ ਦਰਤਰ ਦੇ ਕਿਵਾਰ ਮੁਤਾਬਨ ਮਕਾਨ ਨੇ 711, ਕਿਟਰ 40%, ਚੰਤਰਿਗ੍ਰਾ ਦਾ 25 ਵੀਸਦੀ ਗਿਸਾ ਸਵ, ਸ਼ੀਮੜੀ ਉਰੀਲਤ ਕੋਸ਼ਿਲ ਦੇ ਨਾਂ ਹੈ। ਸ੍ਰੀ ਵਵਿੱਦਰ ਕੁਸ਼ਕ ਜ਼ੀਜ਼ਲ, ਆਈਏਐਸ, ਸ੍ਰੀ ਅਸ਼ਿਲ ਰੁਮਾਰ ਕੀਸ਼ਲ ਅਤੇ ਸ਼ੀ ਚੰਤਨ ਕੋਸ਼ਿਲ ਨੇ ਜਾਣਕਾਰੀ ਦਿੱਤਰੀ ਹੈ ਕਿ ਸ੍ਰੀਗੜੀ ਉਰੀਲਤਾ ਕੀਸ਼ਲ ਪਟਰੀ ਸਵ ਸ੍ਰੀ ਹੈਸ਼ਲਸ ਕੀਤੀਕ ਦੀ ਸਿੰਤ ਮਿਰੀ 7.10.2017 ਨੂੰ ਹੈ ਕਈ ਸੀ ਅਤੇ ਉੱਤੇ ਦਰਾਲ ਸਿੰਤ ਦਿੱਤੇ ਹੋਰ ਦਰਸ਼ਾਵ ਕਾਨੂੰਨੀ ਵਾਰਸ ਛੱਡ ਗਏ ਹਨ: ਸਵੀਂ ਸਾਡੇ ਵਾਰਸ ਛੱਡ ਗਏ ਹਨ:

ਲਗੇ ਨੇ.	ਸਾਰੇ ਕਾਨੂੰਨੀ ਵਾਰਸਾਂ ਦੇ ਨਾਮ	ਮ੍ਰਿਤਕ ਨਾਲ ਗਿਸਤਾ		
1.	ਸ਼੍ਰੀ ਰਵਿੰਦਰ ਕੁਮਾਰ ਕੋਸ਼ਿਕ, ਆਈਏਐਸ	ਪੁੱਤਰ		
2.	ਸ਼ੀ ਅਸ਼ੋਕ ਕੁਮਾਰ ਕੌਸ਼ਿਕ	ਪੁੱਤਰ		
3.	ਸ਼ੀ ਚੇਤਨ ਕੌਸ਼ਿਕ	<u>ਪੁੱਤਰ</u>		

3. ਸੀ ਚੰਡਲ ਲੱਗਿਕ ਪ੍ਰਾਵਰ ਸ਼ੁਰੂ ਸ਼੍ਰੀ ਚੰਡਲ ਕੀ ਜ਼ਿਲ੍ਹ ਸ਼ੁਰੂ ਸ਼੍ਰੀ ਚੰਡਦਰ ਕੁਮਾਰ ਕੀਸ਼ਕ, ਆਰੰਦਲਾਂ ਸ਼ੁਰੂ ਸੁੜ੍ਹਾ ਸ਼ੁਰੂ ਚੰਡਦ ਕੁਮਾਰ ਅਤੇ ਸ਼੍ਰੀ ਚੰਡਲ ਕੀਸ਼ਕ ਲੋਕ ਸ਼੍ਰੀ ਚੰਡਲ ਕੀਸ਼ਕ ਲੋਕ ਸ਼ੁਰੂ ਸ਼ੁਰੂ

ਸ਼ਹਿਆ ਨਹੀਂ ਜਾਵਗਾ। ਸ੍ਰੀ ਮਨੀਸ਼ ਕੁਮਾਰ ਲੋਹਾਨ, ਐਚਸੀਐਸ ਅਸਿਸਟੈੱਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤ ਕਰਦੇ ਹੋਏ)

ਵਿਧਾਨ ਸਭਾ ਹਲਕਾ ਭੱਚੋ ਮੰਡੀ 'ਚ 'ਆਪ' ਨੇ ਥਾਪੇ ਨਵੇਂ ਅਹਦੇਦਾਰ

<u>ਅਨਿਲ ਵਰਮਾ</u> ਬਠਿੰਡਾ 18 ਜੂਨ: ਆਦਮੀ ਪਾਰਟੀ ਬੁੱਧੀਜੀਵੀ ਵਿੰਗ ਦੀ ਮੀਟਿੰਗ ਪੰਜਾਬ ਪ੍ਰਧਾਨ ਕਸ਼ਮੀਰ ਸਿੰਘ ਦੇ ਧਜਾਬ ਪ੍ਰਧਾਨ ਕਸ਼ਸ਼ਾਰ ਸਿੰਘ ਦ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਵਿਸਥਾਰ ਲਈ ਹਲਕਾ ਭੁੱਚੋਂ ਮੈਡੀ ਦੇ ਪਿੰਡ ਨਥਾਣਾ ਵਿੱਚ ਬਲਦੇਵ ਸਿੰਘ ਪੀਆਈਐੱਸ ਬਧੀਜੀਵੀ ਵਿੰਗ ਪਧਾਨ ਪਾਲਦਾ ਸੋ ਰੁਪੀਜੀਵਾਂ ਵਿੱਚ ਪ੍ਰਧਾਨ ਮਾਲਵਾ ਜੋਨ−1 ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਵਰਕਰਾਂ ਨੂੰ ਵੱਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਵਿੱਚ ਹਾਜਰ ਜਿਲ੍ਹਾ ਪ੍ਰਧਾਨ ਐਡਵੌਕੇਟ ਨਵਦੀਪ ਸਿੰਘ ਜੀਦਾ,ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੇਟ ਸਿੰਘ ਸਿਵੀਆਂ, ਜਿਲ੍ਹਾ ਪ੍ਰਧਾਨ

ਮਹਿਲਾ ਵਿੰਗ ਬਲਜਿੰਦਰ ਕੌਰ ਤੁੰਗਵਾਲੀ, ਕਰਮਜੀਤ ਕਮੂ ਗੋਨਿਅਨਾ ਮੰਡੀ ਅਤੇ ਹਲਕਾ ਇੰਚਾਰਜ ਮਾਸਟਰ ਜਗਸੀਰ ਸਿੰਘ ਦੀ ਅਗਵਾਈ ਵਿੱਚ ਬਲਦੇਵ ਸਿੰਘ ਪੀਆਈਐੱਸ ਵਲੰਟੀਅਰਜ ਵਿਚੋਂ

ਮਿਸ ਨਾਜ਼ੁਕ ਕੁਮਾਰ, ਆਈਏਐਸ, ਸਬ-ਡਵੀਜ਼ਨਲ ਮੈਜਿਸਟ੍ਰੋਟ-ਕਮ-ਮੈਰਿਜ ਅਫਸਰ, ਯੂ ਟੀ, ਚੰਡੀਗੜ੍ਹ ਦੀ ਅਦਾਲਤ ਵਿਖੇ ਸੀ ਨੈਰਿਆ ਸਿੰਘ ਗਰੇਵਾਲ ਪੁੱਤਰ ਸ਼ੀ ਹਰਿਵਰ ਸਿੰਘ ਗਰੇਵਾਲ ਪਿੱਕਾ ਅਤੇ ਕੱਚਾ ਵਾਸੀ 102, ਸੰਕਟਰ ਅੀ, ਚੰਡੀਗੜ੍ਹ ਅਤੇ

विकासिक क्यांचार के प्रति का प्रति के प्रति के प्रति के प्रति के प्रति के प्रति के प्रति के

ਪਬਲਿਕ ਨੌਟਿਸ

ਸ਼ੀ ਸਤੀਬ ਕੁਮਾਰ ਜੇਨ, ਐਂਚਸ਼ੀਐਸ, ਸਬ-ਭਵੀਜ਼ਨਲ ਮੇਜਿਸਟ੍ਰੋਟ-ਕਮ-ਮੇਰਿਜ ਅਫ਼ਸਰ, ਯੂ ਟੀ, ਚੰਗਗੜ੍ਹ ਦੀ ਅਦਾਲਤ ਵਿਖੇ ਸ਼ੀ ਜਸਕਨ ਸਿਘ ਹਿੱਲ ਪੁੱਤਰ ਸੀ ਅਰਵਿਦਰ ਸਿਘ ਗਿੱਲ ਪੱਕਾ ਅਤੇ ਕੱਚਾ ਵਾਸੀ # 3430, ਸੈਕਟਰ 40 ਡੀ, ਚੰਗਗਿਆ,

ਅਤ ਮਿਸ ਸੰਫੀਆ ਲੋਨਿਜਾ ਜੈਕੰਵਲੇਵਾ ਪੁੱਤਰੀ ਸਵ. ਸ਼੍ਰੀ ਵਾਲਦੀਸਲਾਵ ਯਾਕੌਵਲਿਵ ਪੱਕਾ ਅਤੇ ਕੰਚਾ ਵਾਸੀ ਅਪਾਰਟਮੈਂਟ ਨੰਬਰ 6, ਗਰਾਉਦੁ ਸਟਰੀਟ 2, ਪੋਸਟ ਕੰਡ ਐਲਵੀ-1058, ਰੀਗਾ, ਲਾਤਵੀਆ

महवार 2, भार वह मान्य-इंग्लिंग उन्हांचीमां उन्हांचीमां उन्हांचीमां अपने अपने इंग्लिंग उन्हांचीमां अपने अपने इंग्लिंग उन्हांचीमां अपने अपने इंग्लिंग उन्हांचीमां अपने अपने अपने अपने उन्हांचीमां अपने अपने अपने उन्हांचीमां अपने अपने अपने उन्हांचीमां अपने अपने अपने अपने अपने इंग्लिंग इंग्लिंग इंग्लिंग इंग्लिंग अपने अपने इंग्लिंग इंग्लिंग इंग्लिंग इंग्लिंग इंग्लिंग अपने इंग्लिंग इंग्लिंग इंग्लिंग इंग्लिंग इंग्लिंग इंग्लिंग अपने इंग्लिंग इंग्लिंग

1954 ਤਹਿਤ ਕਾਨੂਨ ਮੁਤਾਕਨ ਨਾਜ਼ਾਵੇਗਾ। ਲਿਆ ਜਾਵੇਗਾ। ਓੱਤਾ ਗਿਆ ਮੌਰੇ ਹਸਤਾਖਰ ਅਤੇ ਅਦਾਲਤ ਦੀ ਮੋਹਰ ਨਾਲ ਮਿਤੀ 17.06.2020 ਸਖ-ਭਵੀਜ਼ਨਲ ਮੈਜਿਸਟ੍ਰੋਟ-ਹਮ-ਮੈਰਿਜ ਅਫਸਰ, ਯੂ ਟੀ, ਚੰਡੀਗੜ੍ਹ

ਲੜਕੀ ਕਵੀਤਾ ਰਾਣੀ ਪਤਨੀ ਲਖਵੀਰ ਸਿੰਘ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ,ਇਸ

..... ਜਾਕ ਮਰ ਕਹਿਣਾਂ ਤੋਂ ਬਾਹਰ ਹੈ, ਇਸ ਨੂੰ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਵਾਂ ਦਾਵਾਂ ਹੈ

ਦਖਲ ਕਰਦਾ ਹਾਂ ਨਾਲ ਲੈਣ ਦੇਣ ਕਰਨ ਾਲਾ ਖੁੱਦ ਜਿੰਮੇਵਾਰ ਹੋਵੇਗਾ।

ਪਬਲਿਕ ਨੋਟਿਸ

■ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਜਨਸੂਈ ਵਿੱਚ ਡੇਕ ਦੇ '11' ਦਰੱਖਤਾਂ ਦੀ ਖੁੱਲੀ ਬੋਲੀ ਮਿਤੀ: 25/06/2020 ਸਕੂਲ ਵਿੱਚ ਹੀ 10 ਵਜ਼ੇ ਹੋ ਰਹੀ ਹੈ। ਸੋ

ਚਾਹਵਾਨ ਲੱਕੜ ਦੇ ਨੇਕੇਦਾਰ ਸਬੈਧਿਤ ਸਕੂਲ ਵਿੱਚ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ। ਬਾਕੀ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ। ਸੰਪਚਕ ਨੂੰ :-

ਬੁੱਧੀਜੀਵੀ ਵਿੰਗ ਦਾ ਵਿਸਥਾਰ ਕਰਦੇ ਹੋਏ ਕੁੱਝ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਹਨ।

ਨਰਿੰਦਰ ਨੈਰੀ ਜ਼ਿਲ੍ਹਾ ਪ੍ਰਧਾਨ, ਬਿੱਕਰ ਨਿਰਦਰ ਨਹਾਂ ਜਿਲ੍ਹਾ ਪ੍ਰਧਾਨ, ਕਿਕਰ ਸਿੰਘ ਜਿਲ੍ਹਾ ਜੁਆਇਟ ਸੈਕਟਰੀ, ਬਲਕਾਰ ਸਿੰਘ ਭੌਖੜਾ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ, ਗੁਰਪ੍ਰੀਤ ਸਿੰਘ ਗਿਲਪੱਤੀ ਹਲਕਾ ਜੁਆਇਟ ਸੈਕਟਰੀ, ਲਛਮਣ ਰਾਮ ਬਲਾਕ ਪ੍ਰਧਾਨ ਭੁੱਚੋਂ ਮੰਡੀ, ਰੇਸ਼ਮ ਸਿੰਘ ਪੂਹਲੀ ਬਲਾਕ ਪ੍ਰਧਾਨ ਨਥਾਣਾ, ਗੁਰਜੈਟ ਸਿੰਘ ਭੁੱਚੋਂ ਖੁਰਦ ਸਰਕਲ ਇੰਚਾਰਜ, ਬੀਹਲਾ ਸਿੰਘ ਕਲਿਆਣ ਪਿੰਡ ਪ੍ਰਧਾਨ, ਗੁਰਤੇਜ ਸਿੰਘ ਭੁੱਚੋਂ ਖੁਰਦ ਪਿੰਡ ਪ੍ਰਧਾਨ, ਰਣਵੀਰ ਸਿੰਘ ਸੇਮਾ ਸਰਕਲ ਇਚਾਰਜ, ਮਾਸਟਰ ਬਲਦੇਵ ਰਾਮ ਨਥਾਣਾ ਪਿੰਡ ਪਧਾਨ ਤੇ ਜਗਰੂਪ ਸਿੰਘ ਤੁੰਗਵਾਲੀ ਸਰਕਲ ਇੰਚਰਜ ਆਦਿ ਨੂੰ ਬੁੱਧੀਜੀਵੀ ਵਿੰਗ ਦੇ ਅਹਦੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਹਲਕਾ ਭੁੱਚੋਂ ਮੰਡੀ ਦੇ ਪਿੰਡਾਂ ਦੇ ਵਲੰਟੀਅਰਜ ਜਿਵੇਂ ਕਿ ਅੰਗਰੇਜ ਸਿੰਘ ਸਰਪੰਚ ਚੱਕ ਬਖਤੂ, ਇੰਦਰ ਮੋਹਨ ਸਿੰਘ, ਗੁਰਜੰਟ ਪੂਹਲੀ, ਅਮਨਦੀਪ

ਨਥਾਣਾ, ਰਿਕੂ ਸ਼ਰਮਾ ਅਤੇ ਹੋਰ ਬਹੁਤ ਸਾਰੇ ਵਲੰਟੀਅਰਜ ਮੌਜ਼ਦ ਸਨ।

মিলতে কাৰি, গুলীআৰু

ক্ৰিমান প্ৰতিক্ৰিমান কৰিব নিৰ্দিশ্ব কৰিব নিৰ্দেশ্য কৰিব নিৰ্দাশ্য কৰিব নি

भेर तांग, Hesh2007 Gredifinal.com

प्रतिस्था
विद्यास्त्री
विद्यास्त्री
विद्यास्त्री
विद्यास्त्री
विद्यास्त्री
विद्यास्त्री
विद्यास्त्री
विद्यास्त्री
विद्यास्त्रित प्रतिस्थास्त्री
विद्यास्त्रत विद्यास्त्री
विद्यास्त्रत 29 जीव्य हिए तिरस्त
निर्मात्र विद्यास्त्र 29 जीव्य हिए तिरस्त
निर्मात्र विद्यास्त्र 29 जीव्य हिए तिरस्त
निर्मात्र विद्यास्त्री
निर्मात्र विद्यास्त्री
निर्मात्र विद्यास्त्री
निर्मात्र विद्यास्त्री
निर्मात्र विद्यास्त्री
निर्मात्री
निर्मात्र विद्यास्त्री
निर्मात्री
निरमात्री
निरमात

ਲਈ ਰਿਤੇਸ਼ ਇਟਰਨੈਸ਼ਨਲ ਲਿਮਟਿਕ ਸਹੀ/-ਰਾਜੀਵ ਅਰੋੜਾ ਰਾਜੀਵ ਅਰੋੜਾ ਚੇਅਰਮੈਨ-ਕਮ-ਮਨੈਜਿੰਗ ਭਾਇਰੈਕਟਰ ਭੀਆਈਐਨ: 00079838 ਸਥਾਨ: ਲੁਧਿਆਣਾ ਮਿਤੀ: 19.6.2020



ਪਬਲਿਕ ਨੋਟਿਸ

ਮਿਸ ਨਾਜ਼ੁਕ ਕੁਮਾਰ, ਆਈਏਐਸ, ਸਬ-ਡਵੀਜ਼ਨਲ ਮੈਜਿਸਟ੍ਰੇਟ-ਕਮ-ਮੈਰਿਜ ਅਫਸਰ, ਯੂ ਟੀ, ਚੈਡੀਗੜ੍ਹ ਦੀ ਅਦਾਲਤ ਵਿਖੇ

ਅਤ ਮਿਸ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਅਮਰਜੀਤ ਸਿੰਘ ਪੱਕਾ ਅਤੇ ਕੌਚਾ ਵਾਸੀ #3234/1, ਸੈਕਟਰ 41ਡੀ, ਚੰਡੀਗੜ੍ਹ ਨੇ ਸਪੇਸ਼ਲ ਮੈਰਿਜ ਐਕਟ 1954 ਤਹਿਤ ਵਿਆਹ ਦੇ ਰਜਿਸਟ੍ਰੇਸ਼ਨ ਦਾ ਸਮਾਜਿਕਰਨ ਸੈਕਸ਼ਨ 15 ਤਹਿਤ ਤਿੰਨ ਮਹੀਨਿਆਂ ਦੇ ਅੰਦਰ ਕਰਨ ਲਈ ਨੋਟਿਸ ਦਿੱਤਾ ਹੈ।

ਜਿਵੇਂ ਕਿ, ਉਪਰੋਕਤ ਪਾਰਟੀਆਂ ਨੇ ਇਸ ਅਦਾਲਤ ਵਿਖੇ ਤਿੰਨ ਮਹੀਨਿਆਂ ਦੇ ਅੰਦਰ ਆਪਣੇ ਵਿਆਹ ਦੇ ਰਜਿਸਟ੍ਰੇਸ਼ਨ ਲਈ ਪਟੀਸ਼ਨ ਭਰੀ ਹੈ। ਇਸ ਪ੍ਰਕਾਸ਼ਨ ਲਈ ਪਟੀਸ਼ਨ ਭਰੀ ਹੈ। ਇਸ ਪ੍ਰਯਾਸ਼ਨ ਰਾਹੀਂ ਆਮ ਜਨ ਸਾਧਾਰਨ ਨੂੰ ਇਹ ਨਵਿਸ਼ ਦਿੱਤਾ ਜਾਂਦਾ ਹੈ ਕਿ ਜੇਗਰ ਕਿਸੇ ਵਿਅਕਤੀ ਨੂੰ ਇਸ ਸੰਬੰਧੀ ਇਤਰਾਜ ਹੈ ਤਾਂ ਉਹ ਮਿਤੀ 17.07.2020 ਤੋਂ ਪਹਿਲਾਂ ਆਪਣਾ ਇਤਰਾਜ ਇਸ ਅਦਾਲਤ ਨੂੰ ਭੰਜ ਸਕਦਾ ਹੈ। ਅਸਲਫ ਹੋਣ ਤੋਂ ਵਿਆਹ ਸਪੈਸ਼ਲ ਐਕਟ, 1954 ਤਹਿਤ ਕਾਨੂੰਨਾ 193ਾਬਰ ਰੀਜ਼ਮਟਰ ਕਰ ਲਿਆ ਜਾਂਦੀ? ਦਿੱਤਾ ਗਿਆ ਮੇਰੇ ਹਸਤਾਖਰ ਅਤੇ ਅਦਾਲਤ ਦੀ ਮੋਹਰ ਨਾਲ ਮਿਤੀ 18.06.2020 ਐਸਡੀਐਮ (ਸੀ)—ਕਮ-ਮੋਰਿਜ਼ ਅਬਸਰ, ਸਟੀ, ਚੰਜ਼ਰੀਜ਼ਵ

ਯੂ ਟੀ, ਚੰਡੀਗੜ੍ਹ

ਮਿਸ਼ਨ ਫ਼ਤਹਿ ਤਹਿਤ ਵ੍ਹੰਡੀ ਇਮਯੂਨਟੀ ਵਧਾਉਣ ਵਾਲੀ ਹੋਮਿਓਪੈਥਿਕ ਦਵਾਈ

ਰਵਿਦਰ ਸਿਘ ਢੀਂਡਸ਼ਾ ਫ਼ਤਹਿਗੜ੍ਹ ਸਾਹਿਬ, 17 ਸੂਨ: ਮਿਸ਼ਨ ਫ਼ਤਿਹ ਕਵਿਡ-19 ਮਹਾਂਮਰੀ ਨਾਲ ਉਪਜੇ ਸੇਕਟ ਨਾਲ ਨਜਿੱਠਣ ਲਈ ਵਿੱਚੀ ਗਈ ਮੁਹਿਮ ਹੈ, ਜਿਸ ਵਿੱਚ ਸਭ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਅਨਸ਼ਾਸਨ, ਨ ਦੇ।ਸਾਂਸਾ ਕਿ ਸਮੇਲ ਡੀਤਹੇ ਐਨੂਮੈਸਨ, ਸਹਿਯੋਗ ਅੱਤੇ ਹਮਦਦੀ ਚੜੀਏ ਕੋਰਨ ਵਾਇਰਸ ਨੂੰ ਖ਼ਤਮ ਕਰਨ ਲਈ ਪੰਜਾਬ ਵਾਸ਼ੀਆਂ ਦੀ ਦ੍ਰਿਤ੍ਰਾ ਦਾ ਪ੍ਰਤੀਕ ਹੀ ਮਿਸ਼ਨ ਛੀਤਹ ਤਹਿਤ ਪੰਜਾਬ ਸਰਕਾਰ ਵੱਲ ਕੋਰਨਾ ਤੋਂ ਕਰਪ ਪ੍ਰਦੇਣ ਲਈ ਵੱਲੋਂ ਪੰਸ਼ਰ ਉੱਤੇ ਉਪਕਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਸਹਿੰਦਾ ਦੇ ਕਾਰਡ ਨੇ 16 ਵਿੱਚ ਇਮਿਊਨਿਟੀ ਵਧਾਉਣ ਲਈ ਹੋਰਨਿਓਪੇਸ਼ੀ ਦਵਾਈ ਪਲ-ਘਰ ਵੰਡੀ ਗਈ। ਹਲਕਾ ਵਿਧਾਇਕ ਨੇ ਕਿਹਾ ਕਿ ਇਹ ਲੜਨ ਦੀ ਤਾਕਤ ਨੂੰ ਦਧਾਉਦੀ ਹੋ ਤੋਂ ਇਹ ਲੜਨ ਦੀ ਤਾਕਤ ਨੂੰ ਦਧਾਉਦੀ ਹੋ ਤੋਂ ਇਹ ਵਾਕੋਈ ਮਾਲਾ ਪ੍ਰਭਾਵ ਕਹੀ ਪੈਂਦਾ। ਅੰਗ ਮਿਲੇ ਦੀ ਸਮਰਿਵਿੰਗ ਨੇ ਘਰ-ਘਰ ਜਾ ਕੇ ਇਹ ਦਵਾਈ ਵੇਗੀ ਅਤੇ ਲੋਕਾਂ ਨੂੰ ਕੋਰਨਾ ਵਾਰਿਕਸ ਤੋਂ ਖ਼ਬਦਾਅ ਸੰਘੀ ਲੜੀਦੀਆਂ ਸਾਵਧਾਨੀਆਂ ਅਪਰਾਉਣ ਲਈ ਜਾਹਰੂਕ ਕੀਤਾ। ਨਾਗਰਾ ਨੇ ਕਿਹਾ ਕਿ ਅਨੁਸ਼ਾਸਨ ਵਿੱਚ ਰਹਿ ਕੇ ਸਾਰੇ ਸਹਿਯੋਗ ਅਤੇ ਹਮਦਰਦੀ ਜ਼ਰੀਏ ਕੋਰੋਨ



ਇਹਤਿਆਤ ਵਰਤਣ, ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰ ਕੇ ਸਹਿਯੋਗ ਦੇਣਾ ਅਤੇ ਪਾਲਣਾ ਕਰ ਕੇ ਸਹਿਯਗ ਦੇਣਾ ਅਤੇ ਹਮਦਰਦੀ ਨਾਲ ਗਰੀਬਾਂ ਦੀ ਹਰ ਸੰਭਵ ਮਦਦ ਕਰਨਾ ਪੰਜਾਬੀਆਂ ਦਾ ਸੁਭਾਅ ਹੈ। ਇਹ ਅਸਲ ਮਾਅਨਿਆਂ ਵਿੱਚ ਪੰਜਾਬੀਆਂ ਇਹ ਅੱਸਲ ਮਾਅਨਆਂ ਵਿਚ ਪੰਜਾਬੀਆਂ ਦੀ ਚੜ੍ਹਾਈਕਲਾ ਦਾ ਪ੍ਰਤੀਕ ਹੈ ਅਤੇ ਇਹੀ ਭਾਵਨਾ ਸਾਨੂੰ ਹਰ ਮੁਸ਼ਕਲ ਵਿੱਚੋਂ ਜੇੜ੍ਹ ਵਜ਼ੇ ਉਭਾਰਗੀਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿਦਰ ਸਿਘ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮੇਂ ਸਿਰ ਚੁੱਕੇ ਕਦਮਾ ਸਦਕਾ ਪ੍ਰਧਾਨ ਮੰਤਰੀ ਨੇ ਦੂਸਰੇ ਸੂਬਿਆਂ ਨੂੰ ਪੰਜਾਬ

ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਉਪਰਾਲਿਆਂ ਤੋ ਸੇਧ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ

ਕਿਸਮ ਦਾ ਦਿਕਤ ਨਹੀਂ ਆਉਣ ਦਿਤੀ ਜਾਵੇਗੀ। ਦਵਾਈ ਵੈਡਣ ਮੈਕੇ ਪਰਮਜੀਤ ਕੌਰ, ਗੁਰਿਵਰਪਾਲ ਕੌਰ, ਕਰਨ ਸ਼ਰਮਾ, ਰਾਹੁਲ ਕੁਮਾਰ, ਚਰਨਜੀਤ ਸਿੰਘ, ਵਿਨੌਦ, ਨਿਰਦਸ਼ ਕੁਮਾਰ, ਦਲਜੀਤ ਕੌਰ, ਅਮਰਜੀਤ ਕੌਰ, ਸੁਦੇਸ਼ ਰਾਣੀ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਪੜਵੇੜੇ ਵੀ ਮੌਜੂਦ ਸਨ।

ਬੇਸਹਾਰਾ ਤੇ ਗਰੀਬ ਲੋਕਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ

ਰਾਜਵਿੰਦਰ ਖ਼ਤਮੀ ਸੁਲਰ ਘਰਾਟ 18 ਜੂਨ : ਨੇਡਲੇ ਪਿੰਡ ਚੰਠਾ ਨੰਨਹੇਡਾ ਦੇ ਮੰਦਿਰ ਦੇ ਪੁਜਾਰੀ ਪੰਡਤ ਗੁਰਦੀਪ ਸ਼ਰਮਾ ਨੇ ਕੁੱਝ ਦਿਨ ਪਹਿਲਾਂ ਪਿੰਡ ਦੇ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਪੰਨਸ਼ਨ ਦੇਣ ਦਾ ਐਲਾਨ ਕੀਤਾ ਸੀ । ਜਿਸ ਨੂੰ ਪੂਰਾ ਕਰਦੇ ਹੋਏ ਮੰਦਿਰ ਕਮੇਟੀ ਵਲੋਂ ਪਿੰਡ ਵਾਸ਼ੀਆਂ ਦੇ ਸਹਿਯੋਗ ਨਾਲ ਇਸ ਪੰਨਸ਼ਨ ਦੀ ਸ਼ੁਰੂਆਤ ਕੀਤੀ ਕਈ। ਇਸ ਪੰਤੇ ਪੰਤਰ ਸਟਰੀਪ ਸ਼ਰਮ ਨੇ ਲੋਕਾਂ ਗਈ। ਇਸ ਮੌਕੇ ਪੰਡਤ ਗੁਰਦੀਪ ਸ਼ਰਮਾ ਨੇ ਕਿਹਾ ਕੇ ਹੋਈ ਜਿਸ ਇਹ ਬੁਰੁਆਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਅਗੇ ਤੋਂ ਵੀ ਇਹ ਮਦਦ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਚਾਲੂ ਰਹੇਗੀ । ਪਿੰਡ ਦੇ ਲੋਕਾਂ ਵਲੋਂ ਉਹਨਾਂ ਦੇ ਇਸ ਕਾਰਜ ਦੀ ਭਰਭੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਚੱਠਾ ਪਿੰਡ ਦੇ ਹੀ ਜੈਮਪਲ ਪ੍ਰਦੀਪ ਬਾਂਸਲ. ਸ਼ਤੀਸ਼ ਕੁਮਾਰ ਬਾਂਸਲ ਚਿੰਤ ਕੁਮਾਰ ਬਾਂਸਲ . ਸੋਮ ਨਾਥ ਬਾਂਸਲ ਆਦਿ ਨੇ ਵੀ ਗੁਰਦੀਪ ਸ਼ਰਮਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਹਲਕਾ ਵਿਧਾਇਕਾ ਗਹਿਰੀ ਨੇ ਪਿੰਡਾਂ ਨੂੰ ਗ੍ਰਾਂਟਾਂ ਦੇ ਚੈੱਕ ਵੰਡੇ



<u>ਸਖਦੀਪ ਸਿੰਘ ਸੰਧੂ</u> ਮਮਦੋਟ, 17 ਜੂਨ -– ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਮੈਡਮ ਸਤਿਕਾਰ ਕੌਰ ਗਹਿਰੀ ਨੇ ਹਲਕੇ ਦੇ ਅਧੀਨ ਆਉਂਦੇ 66 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 91 ਲੱਖ ਰੁਪਏ ਦੇ ਚੈੱਕ ਪਿੰਡਾਂ ਦੀਆਂ ਪੈਚਾਇਤਾਂ ਨੂੰ ਦਿੱਤੇ। ਉਨ੍ਹਾਂ ਨੇ ਇਹ ਚੈੱਕ ਪਿੰਡ ਪੀਰ ਖਾਂ ਸ਼ੇਖ, ਝੌਕ ਨੋਧ ਸਿਘ, ਭੂਰੇ ਕਲਾਂ, ਟਿੱਬੀ ਖੁਰਦ, ਟਿੱਬੀ ਕਲਾਂ, ਚੱਕ ਘੁਬਾਈ ਉਰਫ ਤਰਾਂਵਾਲੀ, ਬਸਤੀ ਅਮਰੀਕ ਸਿੰਘ, ਕੋਟ ਆਸਾ ਸਿੰਘ, ਸਦਰਦੀਨ ਵਾਲਾ, ਲੱਖਾ ਹਾਜ਼ੀ, ਮੁੱਲਾ ਕਰੀ, ਕੋਟ ਬਿਸ਼ਨ ਸਿੰਘ ਮਾਨਾ ਵਾਲਾ, ਲੱਖਾ ਸਿੰਘ ਵਾਲਾ ਆਦਿ ਪਿੰਡਾਂ ਨੂੰ ਚੈੱਕ ਦਿੱਤੇ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦਾ ਸਰਵ ਪੱਖੀ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਨਰਵ ਪੰਧਾ ਵਿਧਾਨ ਪਹਿਲ ਦੇ ਆਪਣਾ ਤੋਂ ਪਤਾ ਜਾਵਾਗਾਂ ਗਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਨਿਪਟਾਰਾ ਵੀ ਕਰਵਾਇਆ। ਮੈਡਮ ਸਤਿਕਾਰ ਕੌਰ ਗਹਿਰੀ ਨੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੋਸ਼ਲ ਡਿਸਟੈਂਸ ਵਰਤਣ ਲਈ ਕਮੇਟੀ ਪੰਜਾਬ, ਵਿਕਰਮਜੀਤ ਸਿੰਘ ਪੱਜੋਕੇ ਸਟੇਟ ਐਵਾਰਡੀ. ਸਤਪਾਲ ਸਿੰਘ ਸਰਪੰਚ ਜੋਧਪੁਰ, ਪ੍ਰਗਟ ਸਿੰਘ ਸਰਪੰਚ ਮੱਲ ਕਰੀ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

ਕਰੀ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

- ਪਾਦਿਦਦਿਦਿਤਦਦਿਤਥਿ-ਅਦਾਲਤ ਸੀ
ਪਰਮਜੀਤ ਜ਼ਿੰਦਲ ਸਹਾਇਕ ਕੁਵੈਕਟਦ ਦਰਜਾ
ਦੁਸਾ, ਨਾਨਿੰਬ ਤਹਿਸੀਲਦਾਰ ਰਾਜ਼ਪੁਰ ਜ਼ਿੰਦਸ ਸਾਲ ਰਿਕਾਰ ਵਿੱਚ ਨਾਲ ਲੱਜਿਆ ਹੈ।
ਜ਼ਿੰਦਸੀ ਸੰਗ ਦੁਸ਼ੀ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸਿੰਦਸਾ ਹੈ।
ਜ਼ਿੰਦਸੀ ਸੰਗ ਸਿੰਦਸਾ ਹੈ।
ਜ਼ਿੰਦਸੀ ਸੰਗ ਸਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸਾ ਹੈ।
ਜ਼ਿੰਦਸ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸੰਗ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸਾਲ ਜ਼ਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸਾ ਹੈ।
ਜ਼ਿੰਦਸੀ ਸੰਗ ਸਿੰਦਸਾ ਹੈ।
ਜ਼ਿੰਦਸੀ ਸੰਗ ਸ਼ਿੰਦਸੀ ਸੰਗ ਸਿੰਦਸੀ ਸ਼ਿੰਦਸੀ ਸ਼ਿੰਦਸ

ਪੈਨਾਸ਼ੀਆ ਬਾਇਓਟੈਕ ਲਿਮਟਿਡ

ਨਵੀਂ ਦਿੱਲੀ 11004 ਵੈਬਸਾਈਟ: www.panacea-biotec.com ਈਮੇਲ: companysec@panaceabiotec.com ਟੇਲੀ: •91-11-41679000, ਫੈਕਸ: •91 11 4167907

ਸ਼ੇਅਰਧਾਰਕਾਂ ਲਈ ਪੋਸਟਲ ਬੈਲਟ ਨੌਟਿਸ ਅਤੇ ਸ਼ੇਅਰ

ਹੋਲਡਰਾਂ ਦੇ ਈਮੇਲ ਪਤਿਆਂ ਵਿਖੇ ਸੋਧ 2 2013 (ਐਕਟ) ਦੇ ਸੇਕਸ਼ਨ 110 ਦੀਆਂ ਤਜ਼ਵੀਜ਼ਾ ਅਤੇ ਹੋਰ ਲਾਗੂ ਹ ਟੇਡ ਓਬਲੀਕੁਸ਼ਨ ਐਂਡ ਡਿਸਕਲੇਜਰ ਰਿਕਵਾਇਨੀਟ) ਤੁਲ 2015 (ਸੋਥੀ ਰੇਗੂਲੇਸਨ 44 ਅਤੇ ਕਾਰੂਪਰੇਟ ਅਫੇਅਰਜ਼ ਮਿਤਰਾਲਾ ਦੁਆਰਾ ਜਾਰੀ ਜਨਰਲ

ਵੀ-ਵੀ-ਵੀ ਰਾਪੀ ਪਸਨਾ ਕਰਨ ਵੂਆ ਨਾ ਅ ਕਰਨ ਦੀ ਲੰਗ ਕਰਦੀ ਹੈ। ਮੈਸੀਏ ਸਰਫ਼ਤਰ ਦੇ ਸੰਬੰਧ ਵਿੱਚ ਪਸਨਲ ਬੋਲਟ ਸਮੇਤ ਦੀ-ਵੀਟਿੰਗ ਦੀ ਹਦਾਇਤਾਂ ਉਨ੍ਹਾਂ ਸਾਰੇ ਨੰਬਰਾਂ ਨੂੰ ਜਿਨ੍ਹਾਂ ਦੇ ਨਾ ਰੀਜ਼ਸ਼ਟਰ ਆਫ ਮਿੰਬੜਾਂ ਕੈਨੀਜ਼ੀਅਲ ਓਲੜ ਦੀ ਸੂਚੀ ਵਿੱਖ ਸ਼ੁਰਕਦਾਰ ਨਿਹੀਂ 12.00 500 ਕਾਟ ਆਫ ਨਿਗੀ ਨੂੰ ਵਰਤ ਹੋ ਅਤੇ ਜਿਨ੍ਹਾਂ ਨੇ ਆਪਣਾ ਦੀ-ਸੰਭ ਪੜ੍ਹਾਂ ਕੰਪਨੀ ਨਿੰਡਪੋਸਟਰੀ ਭਾਗੀਦਾਰਡੀਆਂ ਨੂੰ ਤੀਜ਼ਸਟਰਤ ਕਰਦਾਤ ਨੇ ਨਹੂੰ ਮਾਸ਼ੋਕਾਂ ਨੂੰ ਨੰਬਰ ਅਤੇ ਵਾਰੇ ਪੜ੍ਹਾਂ ਕਰਦਾਤ ਸਿਹਾਂ ਹੈ। 00.000 ਨੂੰ ਡੇਜ ਵਿੱਚ ਡੋਡ ਹਨ ਜਿਸ਼ਟਰਤ ਕਰਦਾਤ ਨੇ ਨਹੂੰ ਮਾਸ਼ੋਕਾਂ ਨੂੰ ਨੰਬਰ ਅਤੇ ਵਾਰੇ ਪੜ੍ਹਾਂ ਕਰਦਾਤ ਡੋਡ ਹਨ ਜਿਸ਼ਟਰ ਕਰਦਾਤ ਨਹੂੰ ਨਹੀਂ ਸ਼ੇਕਾਂ ਹੋ ਨੇ ਸ਼ਿਕਤਾ ਕਾਰਵਾਈ ਕਾਰਵਾਤ ਕਿਵਦੇ ਕਰਦਾਤ ਜ਼ਿਕਤਾ ਕਰਦਾਤ ਨਹੀਂ ਤੇ ਅਤੇ ਉਹ ਆਪਣੇ ਵਿਚਾਰ ਗਿੱਟ ਈ-ਵੀਟਿੰਗ ਜ਼ਿਕਟਮ ਰਹੀਂ ਪ੍ਰਗਟਾਉਣ।

ायर के करत तरिक्त बंधानी यो क्याप्यों hisps://www.panceabiotec.com/postab-balle/ के तरण कर्मात , हमें बंधानी यो क्याप्यों के मिक्र मुण्योंच्य कर, यो क्याप्यों रहे में स्विध्य के सिक्क क्याप्य कर्मात , हमें बंधानी यो क्याप्य क्

ਅਤੇ ਵੀ ਵੇਦਿੰਨ ਦੀ ਵਿਧੀ ਭੇਜੇਗਾ। ਇਸੇਸ਼ ਸਵਸ਼ਤਾ ਪੂਰਕਰ ਕੰਜ਼ਸ਼ਨ ਹੋਣ ਤੋਂ ਵਾਅਦ, ਅਵਨੀਏ ਦੇਸ਼ ਮੈਂਝੜ ਵੱਡੋਂ ਦੱਮੀਣ ਆਈਸੀ ਪ੍ਰਾਪਤ ਹੋਣ ਦੇ 18 ਪੰਜਿਆ ਦੇ ਅੰਦਰ ਪੰਸਟਨ ਸ਼ੈਸ਼ਨ ਨੋਟਿਸ ਅਤੇ ਦੀਵਟਿਕ ਦੀ ਵਿਧੀ ਅਤੇਜ਼ ਪੰਸਟਨ ਸ਼ੈਸ਼ਨ ਦੀ ਨੀ ਫੋਰ ਦੇ 18 ਪੰਜਿਆ ਦੇ ਅੰਦਰ ਪੰਸਟਨ ਸ਼ੈਸ਼ਨ ਨੋਟਿਸ ਅਤੇ ਦੀਵਟਿਕ ਦੀ ਵਿਧੀ ਅਤੇਜ਼ ਪੰਸਟਨ ਸ਼ੈਸ਼ਨ ਦੀ ਨੇ ਰੇਮ੍ਰੀਸ਼ਨਜ਼ਨ ਹਨ। ਤੋਂ ਸੰਕੇਸ਼ਕ ਕਰਨ। ਇਹ ਸ਼ਮਸ਼ਟ ਕਰ ਦਿੰਟਿ ਵਿਗੀਆ ਦੇ ਸਥਾਈ ਰੀਸ਼ਸਟਰਿਕਨ ਲਈ ਲੇਸ਼ਰਦਾਰਕ ਨੂੰ ਜੇਸ਼ਕ ਇਲੇਕਟਰਿਨ ਹਰਗਿੜ੍ਹ ਹੈ ਤਾਂ ਸੰਬੰਧਕ ਰੀਮੀ ਵਾਧੀ ਦੀ ਸਿੰਘਟਰਿਕ ਰੋਕ ਅਤੇ ਜੇਸ਼ਕ ਵੀਜ਼ੀਜ਼ਨ ਹੋਰਗਿਣ ਹੋ ਤਾਂ ਵੈਪਸਤੀ

ਕਰਵਿੰਗ ਹੈ ਤਾਂ ਸੰਖਾਤ ਭੰਪੀ ਰਾਹੀਂ ਭੰਪੀਪਤਰੀ ਕੋਲ ਅਤੇ ਜੇਕਰ ਬੀਜੀਕਲ ਹੋਜ਼ੀਵੰਗ ਹੈ ਤਾਂ ਕੰਪਨੀ ਦੇ ਅਨਰਦਿੰਕ ਤੋਂ ਗੱਜਦਰ ਕਰਵਾਇਆ ਜਾਈ। ਅਕਤਾਰੇ ਕੰਪਨੀ ਦੇ ਅਨਰਦਿੰਕ ਤੋਂ ਗੱਜਦਰ ਕਰਵਾਇਆ ਜਾਈ। ਮੋਬਾਰ ਨੂੰ ਲੇਨ ਕੀ ਹੋ ਕਿ ਗਿੰਦ ਵੀ ਕੋਵਿੰਗ ਤਾਂ ਪਹਿਲਾਂ ਪੰਸ਼ਟਨ ਭੇਲਣ ਨੇ ਕਿਸ਼ ਕਿ ਕਿ ਕਾਰਟਾਂਕ ਲਈ ਗੁੱਜੀ ਸ਼ਿਖ਼ਾ/ਆਪਣਾ evoling nedi com ਦੇ ਤਾਂ ਉਨ੍ਹਾਂਨੇਲ ਸੰਕਾਨਨ ਤੋਂ ਬਣਾ ਲਈ ਸ਼ਿਖ਼ਾ ਦੀ ਦਾ ਜਿਹੜੇ ਜ਼ਿਖ਼ਾ ਸ਼ਿਖ਼ਾ ਸ਼ਿਖ਼ਾ

ਲਈ ਪੈਨਾਸ਼ੀਆ ਬਾਇਓਟੇਕ ਲਿਮਟਿਡ ਵਿਨੌਦ ਗੋਇਲ ਗਰੁੱਪ ਸੀਐਫਓ ਅਤੇ ਮੁਖ ਕਾਨੂੰਨੀ ਅਤੇ ਕੈਪਨੀ ਸਕੱਤਰ



ਮਿਤੀ: ਜੂਨ 17, 2020 ਸਥਾਨ: ਨਵੀਂ ਦਿੱਲੀ

ਪੈਨਾਸ਼ੀਆ ਬਾਇਓਟੈਕ ਲਿਮਟਿਡ

(CIN: L33117PB1984PLC022350) ਕਾਰਪੋਰੇਟ ਦਫ਼ਤਰ: ਬੀ−1 ਜੀ−3, ਮੋਹਨ ਕੈਪਰੇਟਿਵ ਈਡਸਟਰੀਅਲ ਇਸਟੇਟ, ਮਥੂਰਾ ਰੋਡ

ਨਵੀਂ ਦਿੱਲੀ 110044
ਨੇ ਟਿਸ ਨੇ ਟਿਸ ਥੀ (ਨਿਸਟਿੰਗ ਓਬਲੀਗੇਸ਼ਨਸ਼ ਅਤੇ ਬਿਸਕਨੇਸ਼ਰ ਰਿਕੁਆਇਰਮੈਂਟਸ) ਰੇਗੂਨੇਸ਼ਨਸ਼, 1015(ਸੇਥੀ ਐਲਓਫੀਆਰ ਰੇਗੂਨੇਸ਼ਨਸ਼) ਦੇ ਰੇਗੂਨੇਸ਼ਨ ਮਾ ਦੀਆਂ ਗ਼ਸਥੀਜ਼ਾਂ ਤਹਿਤ ਇਹ ਨਹਿਸ ਵੱਧ ਜਾਵਾ ਹੈ ਕਿ ਗੰਪਰੀ ਦੇ ਬੋਡਰ ਆਡ ਵਾਈਫਰਟਕਰ ਦੀ ਮੀਟਿੰਗ ਜਿਹੇ 12 6,2020 ਦੇ ਵੱਧ ਵਿੱਚੀ ਵਿੱਚ ਇਟਰ-ਆਨੀਆ ਨਿਜ਼ੀ 31,3,2020 ਨੂੰ ਤਰਮ ਹੋਏ ਗਿਆਹੀ ਵਿੱਚੀ ਸਾਲ ਦੇ ਟੈਆਨਟਿੰਨ ਅਤੇ ਕਨਸ਼ੀਕੋਟਰ ਪੜਤਾਵਾਂ ਵਿੱਚੀ ਤਨੀਜ਼ਿਆਂ ਨੂੰ ਜਾਵਦ ਅਤੇ ਮੈਨਸੂਰ ਕਰਨ ਨਸ਼ੀ

बाँडो मार्च्यों भे अभे मेरी (अंपूर्व) देवंडिंग हे डेश) डेशुस्तेम्रास, 2015 व्हिंग्ड बेंग्याने से बेंट भेंड बेंट व्हिंग्ड बेंट्राड से भेंडे मेरी (अंपूर्व) देवंडिंग है तरह बेंद्राड क्या है। से देवंडिंग हिलाई क्या है। से मेरी हैं कि स्वार्थिक मेरी हैं कि उपार्थिक से मेरी हैं कि उपार्थिक से कि प्रति हैं। उपार्थिक से कि प्रति हैं कि है। उपार्थिक से कि प्रति हैं कि है। इस उपार्थिक से कि प्रति हैं कि है। इस उपार्थिक से कि प्रति हैं। इस उपार्थिक से कि प्रति इस उपार्थिक से कि प्रति इस उपार्थिक से कि प्रति इस उपार्थिक से कि एक स्वार्थिक से कि प्रति इस उपार्थिक से

ਲਈ ਮੈਨਾਬੀਆ ਸਾਇਓਟੈਕ ਲਿਪਟਿਕ ਲਏ

ਮਰੀ: 07 ਸਤੰਬਰ 2019 ਸਹੀ: ਸ਼ਬਾਨ: ਨਵੀਂ ਇਕੀ ਸਥਾਨ: ਨਵੀਂ ਇਕੀ ਸ਼ਬਾਰ: ਅੱਥ ਦਾ ਵੇਡੀਗੜ੍ਹ ਬਾਈਰਆਂ, ਸ਼ਾਗੂ-140 501, ਪਿੰਜਾਬ ਵੇਡਬਾਈਟ ਆਪ: panace block com: ਹੈਸਿਨ: companyee © panacebloke com ਵੇਡਬਾਈਟ ਆਪ: panacebloke com: ਹੈਸਿਨ: companyee © panacebloke com

CMYK

C M Y K

deal with him at his own risk ਮੈਂ ਸਰਬਜੀਤ ਸਿੰਘ ਬੋਪਾਰਾਏ ਪੁੱਤਰ ਮੁਖਤਿਆਰ ਸਿੰਘ ਵਾਸੀ

- 40 ਅਤੇ ਨੂੰਹ ਜਸਪ੍ਰੀਤ ਕੌਰ ਜੋ ਗਲਤ ਸੰਗਤ ਚ ਪੈ ਗਏ ਹਨ ਅਤੇ ਮੇਰੇ ਕਹਿਣੇ, ਸੁਣਨੇ ਤੋਂ ਬਾਹਰ ਹਨ , ਹਮੇਸਾ ਮੇਰੇ ਪਰਿਵਾਰ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ। ਮੈਂ ਅਤੇ ਮੇਰਾ ਪਰਿਵਾਰ ਗਹਦ ਹਨ। ਸ ਅਤੇ ਸਰਾ ਧੀਰਵਾਰ ਇਹਨਾਂ ਦੀਆਂ ਹਰਕਤਾ ਤੋਂ ਤੰਗ ਆ ਕੇ ਇਹਨਾਂ ਦੋਨਾਂ ਨੂੰ ਆਪਣੀ ਚੱਲ ਤੇ ਅੱਚਲ ਜਾਇਦਾਦ ਤੋਂ ਬੇ-ਦਖਲ ਕਰਦੇ ਹਾ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜੁੰਮੇਵਾਰ ਹੋਵੇਗਾ ਅਤੇ ਇਹ ਦੋਨੋਂ ਆਪਣੀ ਮਾੜੀ,ਚੰਗੀ ਘਟਨਾ
- ♣ ਮੈਂ, ਜੰਗ ਸਿੰਘ ਪੁੱਤਰ ਜਗਤੂ ਵਾਸੀ ਮਕਾਨ ਨੰਬਰ 10, ਵਾਰਡ 7, ਡਿਫੈਂਸ ਬੰਧ ਸਰਹਿੰਦ ਤਹਿਸੀਲ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਆਪਣੇ ਲੜਕੇ ਸਨੀ ਕੁਮਾਰ ਅਤੇ ਨੂੰਹ ਨੀਤੂ ਕੁਮਾਰੀ ਨੂੰ ਕਹਿਣੇ ਵਿੱਚ ਨਾ ਚੱਲਣ ਕਾਰਨ ਅਤੇ ਭੈੜੀ ਸੰਗਤ 'ਚ ਪੈ ਜਾਣ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ
- 🖛 ਮੈਂ ਰਣਜੀਤ ਸਿੰਘ ਪੱਤਰ ਇੰਦਰ ਸਿੰਘ ਵਾਸੀ ਖਡੂਰ ਸਾਹਿਬ (ਤਰਨ ਤਾਰਨ) ਆਪਣੇ ਲੜਕੇ ਮਨਿੰਦਰ ਸਿੰਘ ਨੂੰਹ ਜੋਤੀ ਨੂੰ ਕਹਿਣੇ 'ਚ ਨਾ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਸਬੰਧਤ ਨੌਂਟ ਕਰਨ।

ਰੂਲਾਸੀਫਾਈਡ ਇਸ਼ਤਿਹਾਰ **CLASSIFIED ADVERTISEMENTS** ♣ ਮੈਂ ਰਾਮ ਭਜਨ ਪੁੱਤਰ ਮਨੋਹਰ ਲਾਲ ਵਾਸੀ ਫਰੀਦ ਨਗਰ ਪਟਿਆਲਾ ਰੋਡ ਪਾਤੜਾਂ, ਤਹਿਸੀਲ ਪਾਤੜਾਂ ਜਿਲਾ ਪਟਿਆਲਾ ਬਿਆਨ ਕਰਦਾ ਹਾਂ ਕਿ ਮੇਰੀ

- ਮੈਂ ਬਲਵੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਵਾਰਡ 2 ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਿਆ ਕਰਦਾ ਹਾਂ ਕਿ ਮੇਰਾ ਲੜਕਾ ਸਰਬਜੀਤ Bachan Ram R/o Village Machhli Kalan Teh. Kha-rar Mohali declare that My ਸਿੰਘ ਅਤੇ ਉਸਦੀ ਪਤਨੀ ਕਮਲਦੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੈ ਇਨ੍ਹਾਂ ਦੋਹਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਚੱਲ ਅਤੇ ਅਚੱਲ ਜਾਇਦਾ vounger Son Deepak Kuma is out of my control. I Disown ਤੋਂ ਬੇਦਖਲ ਕਰਾ ਹਾਂ। (ਇਨ੍ਹਾਂ ਦੋਹਾਂ ਨਾਲ ਕਿਸੇ ਤਰ੍ਹਾਂ ਦਾ ਵੀ ਲੈਣ ਦੇਣ him from my all movable/immovable properties. Anybody ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।) ਇਸ ਲਈ ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।
- 🖛 ਮੈਂ, ਗੁਰਜੀਤ ਸਿੰਘ ਪੁੱਤਰ ਜਗੀਰ ਪੁੰਡਾਣੀ ਕਲਾਂ, ਤਹਿ ਪਾਇਲ, ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾ । ਮੇਰਾ ਲੜਕਾ ਹਰਿੰਦਰ ਸਿੰਘ ਉਮਰ ਸਿੰਘ ਵਾਸੀ ਪਿੰਡ ਮਲਕਪੁਰ ਕੰਬੋਆ, ਡਾਕਖਾਨਾ ਮੁਸੀਗਣ, ਤਹਿਸੀਲ ਦੱਧਨ ਸਾਧਾ, ਜਿਲਾ ਪਟਿਆਲਾ ਬਿਆਨ ਕਰਦਾ ਹਾਂਕਿ ਮੇਰਾਲੜਕਾਨਵਜੋਤ ਸਿੰਘ ਉਰਫ ਨੈਵੀ ਅਤੇ ਉਸਦੀ ਪਤਨੀ ਨਵਪ੍ਰੀਤ ਕੌਰ (ਨੂੰਹ) ਮੇਰੇ ਕਹਿੰਣੇ ਤੋਂ ਬਾਹਰ ਹਨ। ਮੈਂ ਇਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨਾਂ ਨਾਲ ਲੇਣ-ਦੇਟ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾਂ।
- ਮੈਂ ਲਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਗੇਤੀ,ਤਹਿਸੀਲ ਨਾਭਾ, ਪਟਿਆਲਾ ਆਪਣੇ ਲੜਕੇ ਗੁਰਜੈਟ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਦੇ ਖਦ ਜੰਮੇਵਾਰ ਹੋਣਗੇ। ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ, ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ
 - 🖛 ਮੈਂ ਝੇਡਾ ਸਿੰਘ ਆਧਾਰ ਕਾਰਡ ਨੇ 954515258288 ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰ: 13,ਵਿਸ਼ਕਰਮਾ ਨਗਰ, ਵਾਸ਼ਾ ਸਕਾਨ ਨੂੰ: 13, ਵਿਸ਼ਕਰਸਾ ਨਗਰ, ਵਾਰਡ ਨੰ: 4, ਤਹਿਸੀਲ ਰਾਜਪੁਰਾ ਅਤੇ ਜਿਲਾ ਪਟਿਆਲਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਅਮਨਦੀਪ ਸਿੰਘ ਅਤੇ

ਨੂੰਹ ਮਨਜੀਤ ਕੌਰ ਜੋ ਕਿ ਮੇਰੇ ਕਹਿਣੇ ਤੋਂ

ਬਾਹਰ ਹਨ, ਇਨਾਂ ਨੂੰ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ

ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁੱਦ

ਜ਼ਿੰਮੇਵਾ<u>ਰ ਹੋਵੇਗਾ।।</u>

98550-52200 ਨਾਂ ਬਦਲੀ

 ਮੈਂ, ਜਸਵਿੰਦਰ ਕੌਰ ਪਤਨੀ ਸਤਨਾਮ ਸਿੰਘ ਪਿੰਡ ਖੂਨੀਮਾਜਰਾ ਤਹਿਸੀਲ ਖਰੜ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਨੇ ਆਪਣਾ ਜਸਵਿੰਦਰ ਕੌਰ ਤੋਂ ਬਦਲਕੇ ਜਸਪਿੰਦਰ ਕੌਰ ਰੱਖ •• ਮੈਂ', ਬਿੰਦਰ ਕੌਰ ਪਤਨੀ ਲੇਟ ਹਰਬੈਸ

ਆਪਣਾ ਨਾਮ ਬਿੰਦਰ ਕੌਰ ਤੋਂ ਬਦਲ ਕੇ ਬਲਜਿੰਦਰ ਕੌਰ ਰੱਖ ਲਿਆ ਹੈ। ਸਬੰਧਤ ਨੋਟਿਸ ਕਰਨ। ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਸਿੰਘ ਵਾਸੀ ਮਕਾਨ ਨੰ: 31, ਗਲੀ ਨੰ: 17, ਆਨੰਦ ਨਗਰ-ਬੀ ਪਟਿਆਲਾ ਨੇ

→ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਵਾਈਡ) ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

CMYK